

Examples of Statement of Purpose

- ਮੈਂ ਜਾਣਨਾ ਚਾਹੁੰਦਾ/ਚਾਹੁੰਦੀ ਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸਿਖ ਇਤਿਹਾਸ ਤੇ ਕੀ ਅਸਰ ਪਿਆ।
- ਮੈਂ ਜਾਣਨਾ ਚਾਹੁੰਦਾ/ਚਾਹੁੰਦੀ ਹਾਂ ਕਿ ਅਨੰਦਪੁਰ ਸਾਹਿਬ ਦੀ ਕਿਲਾਬੰਦੀ ਕਿਉਂ ਕੀਤੀ ਗਈ।
- ਮੈਂ ਖੋਜਣਾ ਚਾਹੁੰਦਾ/ਚਾਹੁੰਦੀ ਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਜੰਗਾਂ ਵਿਚ ਜੇਤੂ ਕਿਵੇਂ ਹੁੰਦੇ ਸਨ, ਇਸਦੇ ਕੀ ਕਾਰਨ ਹਨ।
- ਮੈਂ ਜਾਣਨਾ ਚਾਹੁੰਦਾ/ਚਾਹੁੰਦੀ ਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪਿਤਾ ਜੀ ਦੀ ਸ਼ਹੀਦੀ ਵਿਚ ਕੀ ਭੂਮਿਕਾ ਨਿਭਾਈ ਅਤੇ ਉਸ ਤੋਂ ਬਾਅਦ ਸਿਖ ਕੌਮ ਦੀ ਕਿਵੇਂ ਅਗਵਾਈ ਕੀਤੀ।
- ਮੈਂ ਜਾਣਨਾ ਚਾਹੁੰਦਾ/ਚਾਹੁੰਦੀ ਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਕਿੰਨੀਆਂ ਭਾਸ਼ਾਵਾਂ ਜਾਣਦੇ ਸਨ ਅਤੇ ਉਹਨਾਂ ਨੇ ਇਹ ਕਦੋਂ ਸਿਖੀਆਂ ਸਨ।
- ਮੈਂ ਖੋਜਣਾ ਚਾਹੁੰਦਾ/ਚਾਹੁੰਦੀ ਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਾਹਿਤ ਵਿਚ ਕਿੰਨੀ ਰੂਚੀ ਸੀ।
- ਮੈਂ ਜਾਣਨਾ ਚਾਹੁੰਦਾ/ਚਾਹੁੰਦੀ ਹਾਂ ਕਿ ਖਾਲਸਾ ਪੰਥ ਕਿਉਂ ਤੇ ਕਿਵੇਂ ਪ੍ਰਗਟਾਇਆ (ਇਸਦੇ ਪਿੱਛੇ ਸਮਾਜਿਕ ਕਾਰਨ ਅਤੇ ਦੂਜੇ ਪਾਸੇ ਗੁਰੂ ਸਾਹਿਬ ਮੁਤਾਬਕ ਪਰਮਾਤਮ ਦੀ ਮੌਜ ਹੋਣਾ, ਆਦਿ ਖੋਜ-ਪੱਤਰ ਵਿਚ ਸ਼ਾਮਲ ਹੋਣਾ ਚਾਹੀਦਾ ਹੈ)।

List of books on Gurū Gobind Singh Sāhib

- ਸ੍ਰੀ ਕਲਗੀਧਰ ਚਮਤਕਾਰ, ਭਾਈ ਵੀਰ ਸਿੰਘ, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ
- ਗੁਰ ਬਾਲਮ ਸਾਖੀਆਂ, ਭਾਈ ਵੀਰ ਸਿੰਘ, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ
- ਧਰਮ ਪੋਥੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ
- ਸੰਤ ਬਿਮਲਾ ਸਿੰਘ, ਭਾਈ ਵੀਰ ਸਿੰਘ, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ
- ਜੀਵਨ ਬ੍ਰਿਤਾਂਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਪ੍ਰੋ: ਸਾਹਿਬ ਸਿੰਘ, ਸਿੰਘ ਬ੍ਰਦਰਜ਼, ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ, ISBN 81-7205-131-X
- ਦਸ ਪਾਤਿਸ਼ਾਹੀਆਂ ਇਕੋ ਜੋਤ, ਡਾ: ਦਵਿੰਦਰ ਕੌਰ ਦੀਪ, ਲਾਹੌਰ ਬੁਕ ਸ਼ਾਪ, ਲੁਧਿਆਣਾ

Note: Keeping the usage of *Adhak*, issues of SikhRI standardization and Sikhī principles in mind, the excerpts have been adapted accordingly. (ਅਧਕ ਦੀ ਵਰਤੋਂ, 'ਸਿਖ-ਰੀ' ਦੇ ਮਿਆਰ, ਅਤੇ ਸਿਖੀ ਸਿਧਾਂਤਾਂ ਨੂੰ ਮੁਖ ਰਖਕੇ ਲਿਖਤ ਨੂੰ ਲੋੜ ਮੁਤਾਬਕ ਬਦਲਿਆ ਗਿਆ ਹੈ।)

ਸਾਖੀ: ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿਖਾਂ ਦੀ ਪਰਖ ਲੈਣ ਦੀ

ਇਕ ਵਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿਖਾਂ ਦੀ ਸਿਧਾਂਤਕ ਦ੍ਰਿੜਤਾ ਦੀ ਪਰਖ ਕਰਨ ਲਈ ਇਕ ਚੋਜ ਰਚਿਆ। ਉਹਨਾਂ ਨੇ ਸਨਿਚਰਵਾਰ ਦੇ ਦਿਨ ਇਕ ਬ੍ਰਾਹਮਣ ਨੂੰ ਆਪਣੇ ਦਰਬਾਰ ਵਿਚ ਬੁਲਾਇਆ। ਗੁਰੂ ਸਾਹਿਬ ਨੇ ਉਸਨੂੰ ਮਹਾਂ ਦੀ ਦਾਲ, ਸਰ੍ਹੋਂ ਦਾ ਤੇਲ ਅਤੇ ਕੁਝ ਲੋਹਾ ਦਾਨ ਕੀਤਾ। ਹਿੰਦੂਆਂ ਵਿਚ ਇਕ ਪ੍ਰੰਪਰਾ ਹੈ ਕਿ ਉਹ ਸਨਿਚਰਵਾਰ ਦੇ ਦਿਨ ਕਿਸੇ ਬ੍ਰਾਹਮਣ ਨੂੰ ਮਹਾਂ ਦੀ ਦਾਲ, ਸਰ੍ਹੋਂ ਦਾ ਤੇਲ ਅਤੇ ਲੋਹਾ, ਆਦਿ ਦਾਨ ਕਰਦੇ ਹਨ ਅਤੇ ਮਨਦੇ ਹਨ ਕਿ ਇਵੇਂ ਕਰਨ ਨਾਲ ਉਹਨਾਂ ਦਾ ਗ੍ਰਹਿ ਟਲ ਜਾਏਗਾ ਭਾਵ ਕੋਈ ਮੁਸੀਬਤ ਨਹੀਂ ਆਵੇਗੀ। ਅਜਿਹਾ ਦਾਨ ਵਗੈਰਾ ਲੈਣ ਵਾਲੇ ਬ੍ਰਾਹਮਣ ਕੋਈ ਕਿਰਤ ਨਹੀਂ ਕਰਦੇ।

ਪਰ ਸਿਖਾਂ ਨੂੰ ਗੁਰੂ ਸਾਹਿਬ ਨੇ ਕਿਸੇ ਵਿਹਲੇ ਮਨੁਖ ਨੂੰ ਦਾਨ, ਆਦਿ ਨਾ ਦੇ ਕੇ, ਸਗੋਂ ਲੋੜਵੰਦਾਂ ਦੀ ਮਦਦ ਕਰਨ ਦਾ ਉਪਦੇਸ਼ ਦ੍ਰਿੜ ਕਰਾਇਆ ਹੈ ਅਤੇ ਨਾਲ ਹੀ ਇਹ ਵੀ ਦਸਿਆ ਹੈ ਕਿ ਜਿਸ ਵਸਤੂ (ਜਾਂ ਜਿਸ ਕਿਸਮ) ਦੀ ਕਿਸੇ ਨੂੰ ਲੋੜ ਹੋਵੇ, ਉਸੇ ਮੁਤਾਬਕ ਹੀ ਮਦਦ ਕਰਨੀ ਹੈ ਨਾ ਕਿ ਕਿਸੇ ਵਹਿਮ-ਭਰਮ ਦੇ ਤਹਿਤ ਕੁਝ ਖਾਸ ਚੀਜ਼ਾਂ ਹੀ ਦੇਣੀਆਂ। ਸੋ ਸਿਖਾਂ ਨੂੰ ਅਜਿਹੇ ਕਰਮ-ਕਾਂਡਾਂ ਤੋਂ ਬਚਣ ਦੀ ਸਖਤ ਹਦਾਇਤ ਹੈ।

ਜਦੋਂ ਉਹ ਬ੍ਰਾਹਮਣ, ਦਾਨ ਕੀਤੀਆਂ ਚੀਜ਼ਾਂ ਲੈ ਕੇ ਗੁਰੂ ਦਰਬਾਰ ਵਿਚੋਂ ਜਾਣ ਲਗਿਆ ਤਾਂ ਅਗੇਂ ਕੁਝ ਸਿਖ ਮਿਲ ਪਏ। ਉਹਨਾਂ ਨੇ ਬ੍ਰਾਹਮਣ ਨੂੰ ਪੁਛਿਆ ਕਿ ਉਹ ਕੀ ਲਿਜਾ ਰਿਹਾ ਹੈ। ਉਸਨੇ ਦਸਿਆ ਕਿ ਗੁਰੂ ਪਾਤਸ਼ਾਹ ਨੇ ਉਸਨੂੰ ਦਰਬਾਰ ਵਿਚ ਬੁਲਾਇਆ ਸੀ ਅਤੇ ਕੁਝ ਚੀਜ਼ਾਂ ਦਾਨ ਕੀਤੀਆਂ ਹਨ। ਜਦੋਂ ਉਸਨੇ ਗੁਰੂ ਸਾਹਿਬ ਦੁਆਰਾ ਦਾਨ ਵਿਚ ਦਿਤੀਆਂ ਚੀਜ਼ਾਂ ਸਿਖਾਂ ਨੂੰ ਵਿਖਾਈਆਂ ਤਾਂ ਸਿਖਾਂ ਨੇ ਇਹ ਕਹਿੰਦਿਆਂ ਸਭ ਕੁਝ ਉਸ ਤੋਂ ਲੈ ਲਿਆ ਕਿ ਗੁਰੂ-ਘਰ ਦੀਆਂ ਵਸਤਾਂ ਲੋੜਵੰਦਾਂ ਦੀ ਵਰਤੋਂ ਲਈ ਹੁੰਦੀਆਂ ਹਨ, ਵਿਹਲਿਆਂ ਲਈ ਨਹੀਂ। ਬ੍ਰਾਹਮਣ ਕਹਿੰਦਾ ਰਿਹਾ ਕਿ ਦਾਨ ਵਿਚ ਮਿਲੀਆਂ ਚੀਜ਼ਾਂ ਸਿਰਫ ਬ੍ਰਾਹਮਣਾਂ ਨੂੰ ਹੀ ਮਾਫਕ ਆਉਂਦੀਆਂ ਹਨ, ਸਿਖਾਂ ਦਾ ਇਹ ਚੀਜ਼ਾਂ ਵਰਤ ਕੇ ਨੁਕਸਾਨ ਹੋਵੇਗਾ। (ਕਿਉਂਕਿ ਬ੍ਰਾਹਮਣ ਇਹੀ ਡਰਾਵਾ ਦੇ ਕੇ ਲੋਕਾਂ ਤੋਂ ਦਾਨ ਲੈ ਕੇ ਵਿਹਲੇ ਖਾਂਦੇ ਹਨ) ਪਰ ਸਿਖ ਅਜਿਹੇ ਭਰਮਾਂ ਨੂੰ ਨਹੀਂ ਮੰਨਦੇ।

ਜਦੋਂ ਗੁਰੂ ਸਾਹਿਬ ਨੂੰ ਇਸ ਸਾਰੀ ਘਟਨਾ ਦਾ ਪਤਾ ਲਗਿਆ ਤਾਂ ਉਹ ਬਹੁਤ ਖੁਸ਼ ਹੋਏ ਅਤੇ ਹੁਕਮ ਕੀਤਾ ਕਿ ਬ੍ਰਾਹਮਣ ਤੋਂ ਲਈ ਦਾਲ ਲੰਗਰ ਵਿਚ ਬਣਾ ਲਉ ਅਤੇ ਤੇਲ ਵਿਚ ਪਕੌੜੇ ਤਲ ਕੇ ਸੰਗਤਾਂ ਨੂੰ ਛਕਾਉ ਅਤੇ ਲੋਹੇ ਤੋਂ ਕੜੇ ਤਿਆਰ ਕਰਕੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਪਾ ਦਿਓ।

ਗੁਰੂ ਸਾਹਿਬ ਨੇ ਪਰਸੰਨ ਹੋ ਕੇ ਕਿਹਾ ਕਿ ਸਿਖ ਇਸ ਪਰਖ ਵਿਚ ਖਰੇ ਉਤਰੇ (ਪਾਸ ਹੋਣਾ) ਹਨ। ਹੁਣ ਉਹਨਾਂ ਨੂੰ ਪਕਾ ਯਕੀਨ ਹੋ ਗਿਆ ਹੈ ਕਿ ਸਿਖ ਉਹਨਾਂ ਦੀ ਸ਼ਰੀਰਕ ਗੈਰਹਾਜ਼ਰੀ ਵਿਚ ਵੀ ਸਿਧਾਂਤਾਂ ਤੇ ਪਕੇ ਰਹਿਣਗੇ ਅਤੇ ਖੋਖਲੇ ਵਹਿਮਾਂ ਵਿਚ ਨਹੀਂ ਫਸਣਗੇ। ਆਉ ਅਸੀਂ ਪੜਚੋਲ ਕਰੀਏ ਕਿ ਕੀ ਅਸੀਂ ਅਜ ਖੋਖਲੇ ਵਹਿਮਾਂ ਵਿਚ ਤਾਂ ਨਹੀਂ ਫਸ ਗਏ।

Meanings of select words (ਚੋਣਵੇਂ ਸ਼ਬਦਾਂ ਦੇ ਅਰਥ)

Word	Transcription	Literal Meaning	English Meaning
ਦਾਨਵ	dānav	ਦੈਤ	Monster
ਫਨਿੰਦ	phanind	ਸੱਪਾਂ ਦਾ ਰਾਜਾ/ਸ਼ੇਸ਼ਨਾਗ	Cobra/king of snakes
ਭੂਤ	bhūt	ਪਿਛਲਾ ਸਮਾਂ	Past
ਭਵਿੱਖ	bhavikkh	ਆਉਣ ਵਾਲਾ ਸਮਾਂ	Future
ਭਵਾਨ	bhavān	ਹੁਣ ਦਾ ਸਮਾਂ	Present
ਅਵਿਲੋਕ	avilok	ਵੇਖ ਕੇ	Looking at
ਮਾਨਵ	mānav	ਮਨੁੱਖ	Human beings
ਸ੍ਰੀਪਤਿ	srīpati	ਵਾਹਿਗੁਰੂ	Vāhgurū
ਬ੍ਰਹਮ	braham	ਸ੍ਰਿਸ਼ਟੀ ਉਤਪਤੀ ਦਾ ਹਿੰਦੂ ਦੇਵਤਾ (ਬ੍ਰਹਮਾ)	Hindū god of creation
ਮਹੇਸ਼ੁਰ	mahesur	ਸ੍ਰਿਸ਼ਟੀ ਦੇ ਨਾਸ਼ ਲਈ ਹਿੰਦੂ ਦੇਵਤਾ (ਸ਼ਿਵ)	Hindū god for destruction of creation
ਬਿਸਨ	bisan	ਸ੍ਰਿਸ਼ਟੀ ਨੂੰ ਪਾਲਣ ਵਾਲਾ ਹਿੰਦੂ ਦੇਵਤਾ (ਵਿਸ਼ਨੂੰ)	Hindū god for preservation and sustenance of the creation
ਸਚੀਪਤਿ	sacīpati	ਹਿੰਦੂ ਦੇਵਤਾ, ਇੰਦ੍ਰ	Hindū god, Indra